



ਸਰਕਾਰੀ: (IUL)220-AS/1/2026/59

**ਮੁਕੱਦਮਾ**

**ਮਿਰਾ ਗਵਰਨਮੈਂਟ ਆਫ ਮਾਲਦੀਵਜ਼ ਦੁਆਰਾ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ**

ਮਿਰਾ ਗਵਰਨਮੈਂਟ ਆਫ ਮਾਲਦੀਵਜ਼ ਦੁਆਰਾ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ (IUL)220-AS/1/2026/56 ਸਰਕਾਰੀ ਮੁਕੱਦਮਾ ਨੰਬਰ 10 ਜੂਨ 2026 ਤੋਂ ਸ਼ੁਰੂ ਹੋਵੇਗਾ। ਇਸ ਮੁਕੱਦਮੇ ਵਿੱਚ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਮੁਕੱਦਮੇ ਵਿੱਚ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੁਕੱਦਮੇ ਵਿੱਚ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਕਾਲ	ਸਮਾਂ	ਮਿਤੀ	ਸਥਾਨ	ਸੇਵਾਵਾਂ ਅਤੇ ਵਸਤੂਆਂ ਦੀ ਖਰੀਦ
10:00	ਅਧਿਕਾਰੀ	28 ਜੂਨ 2026	ਮਿਰਾ ਗਵਰਨਮੈਂਟ ਆਫ ਮਾਲਦੀਵਜ਼	ਸੇਵਾਵਾਂ ਅਤੇ ਵਸਤੂਆਂ ਦੀ ਖਰੀਦ

ਸੇਵਾਵਾਂ ਅਤੇ ਵਸਤੂਆਂ ਦੀ ਖਰੀਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੁਕੱਦਮੇ ਵਿੱਚ ਸੇਵਾਵਾਂ ਅਤੇ ਵਸਤੂਆਂ ਦੀ ਖਰੀਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਮੁਕੱਦਮੇ ਦੀ ਵੈੱਬਸਾਈਟ [procurement@mira.gov.mv](http://procurement@mira.gov.mv) ਤੇ ਜਾਣਕਾਰੀ ਲਈ ਸੰਪਰਕ ਕਰੋ। ਫੋਨ: 3020478, 3339467

07 ਜੂਨ 2026

21 ਜੂਨ 2026



بِسْمِ اللّٰهِ الرَّحْمٰنِ الرَّحِیْمِ



حکومت پنجاب  
سرکار پنجاب

دائرہ کار

---

سرکار پنجاب: (IUL)220-AS/1/2026/59

تاریخ: 21 جنوری 2026

---

























**Performance Bond**

Guarantor: -----

Beneficiary: Maldives Inland Revenue Authority

Date: -----

Performance Bond No.: -----

We have been informed that -----, (hereinafter called “the Contractor”) has entered into Contract; Award Letter No: -----( Dated -----, with you, for the execution of ----- (hereinafter Called “the Contract”).

Furthermore, we understand that, according to the conditions of the Contract, a performance guarantee is required.

undertake to pay you any sum or sums not exceeding in total an amount of MVR ----- (-----) such sum being payable in the types and proportions of currencies in which the Contract Price is Payable, upon receipt by us of your first demand in writing accompanied by a statement stating that the Contractor is in breach of its obligation(s) under the Contact, proving and showing the grounds for your demand or the sum specified therein Any claim under this Bond must be received by the Guarantor on or before (...Date) (the “Expiry Date”), when this Bond shall expire and shall be returned to the Guarantor. This guarantee shall be governed by and construed in accordance with the laws of Republic of Maldives.

**SIGNED ON (Date) on behalf of(-----)**

މަނިކު: ފަސަޅުކުރުމުގެ ބަލަވާ ދަރުކާރުގެ ސަފުޅާ ފަސަޅުކުރުމުގެ ބަލަވާ ދަރުކާރުގެ ސަފުޅާ ފަސަޅުކުރުމުގެ ބަލަވާ ދަރުކާރުގެ ސަފުޅާ.



